

 Print Page

Sri Guru Granth Sahib

Displaying 1247 of

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੭

ਗੜ੍ਹਿ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥

Garrih Kaaeiaa Seegaar Bahu Bhaanth Banaaee ||

The fortress of the body has been decorated and adorned in so many ways.

ਸਾਰੰਗ ਵਾਰ (ਮਃ ੪) (੨੪):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧

Raag Sarang Guru Amar Das

ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ ॥

Rang Parang Katheefiaa Pehirehi Dhhar Maaee ||

The wealthy wear beautiful silk robes of various colors.

ਸਾਰੰਗ ਵਾਰ (ਮਃ ੪) (੨੪):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧

Raag Sarang Guru Amar Das

ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥

Laal Supaedh Dhuleechiaa Bahu Sabhaa Banaaee ||

They hold elegant and beautiful courts, on red and white carpets.

ਸਾਰੰਗ ਵਾਰ (ਮਃ ੪) (੨੪):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੨

Raag Sarang Guru Amar Das

ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥

Dhukh Khaanaa Dhukh Bhoganaa Garabai Garabaaee ||

But they eat in pain, and in pain they seek pleasure; they are very proud of their pride.

ਸਾਰੰਗ ਵਾਰ (ਮਃ ੪) (੨੪):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੨

Raag Sarang Guru Amar Das

ਨਾਨਕ ਨਾਮੁ ਨ ਚੇਤਿਓ ਅੰਤਿ ਲਏ ਛਡਾਈ ॥੨੪॥

Naanak Naam N Chaethiou Anth Leae Shhaddaaee ||24||

O Nanak, the mortal does not even think of the Name, which shall deliver him in the end. ||24||

ਸਾਰੰਗ ਵਾਰ (ਮਃ ੪) (੨੪):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੨

Raag Sarang Guru Amar Das

ਸਲੋਕ ਮਃ ੩ ॥

Salok Ma 3 ॥

Shalok, Third Mehl:

ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੭

ਸਹਜੇ ਸੁਖਿ ਸੁਤੀ ਸਬਦਿ ਸਮਾਇ ॥

Sehajae Sukh Suthee Sabadh Samaae ॥

She sleeps in intuitive peace and poise, absorbed in the Word of the Shabad.

ਸਾਰੰਗ ਵਾਰ (ਮਃ ੪) (੨੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੩

Raag Sarang Guru Amar Das

ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥

Aapae Prabh Mael Lee Gal Laae ॥

God hugs her close in His Embrace, and merges her into Himself.

ਸਾਰੰਗ ਵਾਰ (ਮਃ ੪) (੨੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੩

Raag Sarang Guru Amar Das

ਦੁਬਿਧਾ ਚੁਕੀ ਸਹਜਿ ਸੁਭਾਇ ॥

Dhubidhhaa Chooke Sehaj Subhaae ॥

Duality is eradicated with intuitive ease.

ਸਾਰੰਗ ਵਾਰ (ਮਃ ੪) (੨੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੪

Raag Sarang Guru Amar Das

ਅੰਤਰਿ ਨਾਮੁ ਵਸਿਆ ਮਨਿ ਆਇ ॥

Anthar Naam Vasiaa Man Aae ॥

The Naam comes to abide in her mind.

ਸਾਰੰਗ ਵਾਰ (ਮਃ ੪) (੨੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੪

Raag Sarang Guru Amar Das

ਸੇ ਕੰਠਿ ਲਾਏ ਜਿ ਭੰਨਿ ਘੜਾਇ ॥

Sae Kanth Laaeae J Bhann Gharraae ॥

He hugs close in His Embrace those who shatter and reform their beings.

ਸਾਰੰਗ ਵਾਰ (ਮਃ ੪) (੨੫) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੪

Raag Sarang Guru Amar Das

ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥੧॥

Naanak Jo Dhhur Milae Sae Hun Aan Milaae ||1||

O Nanak, those who are predestined to meet Him, come and meet Him now. ||1||

ਸਾਰੰਗ ਵਾਰ (ਮਃ ੪) (੨੫) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੫

Raag Sarang Guru Amar Das

ਮਃ ੩ ॥

Ma 3 ||

Third Mehl:

ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੭

ਜਿਨ੍ਹੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥

Jinhee Naam Visaariaa Kiaa Jap Jaapehi Hor ||

Those who forget the Naam, the Name of the Lord - so what if they chant other chants?

ਸਾਰੰਗ ਵਾਰ (ਮਃ ੪) (੨੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੫

Raag Sarang Guru Amar Das

ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥

Bisattaa Andhar Keett Sae Muthae Dhhandhhai Chor ||

They are maggots in manure, plundered by the thief of worldly entanglements.

ਸਾਰੰਗ ਵਾਰ (ਮਃ ੪) (੨੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੬

Raag Sarang Guru Amar Das

ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥

Naanak Naam N Veesarai Jhoothae Laalach Hor ||2||

O Nanak, never forget the Naam; greed for anything else is false. ||2||

ਸਾਰੰਗ ਵਾਰ (ਮਃ ੪) (੨੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੬

Raag Sarang Guru Amar Das

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੭

ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥

Naam Salaahan Naam Mann Asathhir Jag Soee ||

Those who praise the Naam, and believe in the Naam, are eternally stable in this world.

ਸਾਰੰਗ ਵਾਰ (ਮਃ ੪) (੨੫):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੭

Raag Sarang Guru Amar Das

ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥

Hiradhai Har Har Chithavai Dhoojaa Nehee Koe ||

Within their hearts, they dwell on the Lord, and nothing else at all.

ਸਾਰੰਗ ਵਾਰ (ਮਃ ੪) (੨੫):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੭

Raag Sarang Guru Amar Das

ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ ॥

Rom Rom Har Oucharai Khin Khin Har Soee ||

With each and every hair, they chant the Lord's Name, each and every instant, the Lord.

ਸਾਰੰਗ ਵਾਰ (ਮਃ ੪) (੨੫):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੮

Raag Sarang Guru Amar Das

ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥

Guramukh Janam Sakaarathhaa Niramal Mal Khoee ||

The birth of the Gurmukh is fruitful and certified; pure and unstained, his filth is washed away.

ਸਾਰੰਗ ਵਾਰ (ਮਃ ੪) (੨੫):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੮

Raag Sarang Guru Amar Das

ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥

Naanak Jeevadhhaa Purakh Dhhiaaeiaa Amaraa Padh Hoe ||25||

O Nanak, meditating on the Lord of eternal life, the status of immortality is obtained. ||25||

ਸਾਰੰਗ ਵਾਰ (ਮਃ ੪) (੨੫):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੮

Raag Sarang Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੭

ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥

Jinee Naam Visaariaa Bahu Karam Kamaavehi Hor ||

Those who forget the Naam and do other things,

ਸਾਰੰਗ ਵਾਰ (ਮਃ ੪) (੨੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੯

Raag Sarang Guru Amar Das

ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨੀ ਉਪਰਿ ਚੋਰ ॥੧॥

Naanak Jam Pur Badhhae Maareeahi Jio Sannhee Oupar Chor ||1||

O Nanak, will be bound and gagged and beaten in the City of Death, like the thief caught red-handed. ||1||

ਸਾਰੰਗ ਵਾਰ (ਮਃ ੪) (੨੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੦

Raag Sarang Guru Amar Das

ਮਃ ੫ ॥

Ma 5 ||

Fifth Mehl:

ਸਾਰੰਗ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੪੭

ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥

Dhharath Suhaavarree Aakaas Suhandhaa Japandhiaa Har Naao ||

The earth is beauteous, and the sky is lovely, chanting the Name of the Lord.

ਸਾਰੰਗ ਵਾਰ (ਮਃ ੪) (੨੬) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੦

Raag Sarang Guru Arjan Dev

ਨਾਨਕ ਨਾਮ ਵਿਹੂਣਿਆ ਤਿਨ੍ ਤਨ ਖਾਵਹਿ ਕਾਉ ॥੨॥

Naanak Naam Vihooniaa Thinh Than Khaavehi Kaao ||2||

O Nanak, those who lack the Naam - their carcasses are eaten by the crows. ||2||

ਸਾਰੰਗ ਵਾਰ (ਮਃ ੪) (੨੬) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੧

Raag Sarang Guru Arjan Dev

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੭

ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥

Naam Salaahan Bhao Kar Nij Mehalee Vaasaa ||

Those who lovingly praise the Naam, and dwell in the mansion of the self deep within,

ਸਾਰੰਗ ਵਾਰ (ਮਃ ੪) (੨੬):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੨

Raag Sarang Guru Arjan Dev

ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥

Oue Baahurr Jon N Aavanee Fir Hohi N Binaasaa ||

Do not enter into reincarnation ever again; they shall never be destroyed.

ਸਾਰੰਗ ਵਾਰ (ਮਃ ੪) (੨੬):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੨

Raag Sarang Guru Arjan Dev

ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥

Har Saethee Rang Rav Rehae Sabh Saas Giraasaa ||

They remain immersed and absorbed in the love of the Lord, with every breath and morsel of food.

ਸਾਰੰਗ ਵਾਰ (ਮਃ ੪) (੨੬):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੩

Raag Sarang Guru Arjan Dev

ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥

Har Kaa Rang Kadhae N Outharai Guramukh Paragaasaa ||

The color of the Lord's Love never fades away; the Gurmukhs are enlightened.

ਸਾਰੰਗ ਵਾਰ (ਮਃ ੪) (੨੬):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੩

Raag Sarang Guru Arjan Dev

ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥

Oue Kirapaa Kar Kai Maelian Naanak Har Paasaa ||26||

Granting His Grace, He unites them with Himself; O Nanak, the Lord keeps them by His side. ||26||

ਸਾਰੰਗ ਵਾਰ (ਮਃ ੪) (੨੬):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੩

Raag Sarang Guru Arjan Dev

ਸਲੋਕ ਮਃ ੩ ॥

Salok Ma 3 ||

Shalok, Third Mehl:

ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੭

ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥

Jichar Eihu Man Leharee Vich Hai Houmai Bahuth Ahankaar ||

As long as his mind is disturbed by waves, he is caught in ego and egotistical pride.

ਸਾਰੰਗ ਵਾਰ (ਮਃ ੪) (੨੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੪

Raag Sarang Guru Amar Das

ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥

Sabadhai Saadh N Aavee Naam N Lagai Piaar ||

He does not find the taste of the Shabad, and he does not embrace love for the Name.

ਸਾਰੰਗ ਵਾਰ (ਮਃ ੪) (੨੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੫

Raag Sarang Guru Amar Das

ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥

Saevaa Thhaae N Pavee This Kee Khap Khap Hoe Khuaar ||

His service is not accepted; worrying and worrying, he wastes away in misery.

ਸਾਰੰਗ ਵਾਰ (ਮਃ ੪) (੨੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੫

Raag Sarang Guru Amar Das

ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥

Naanak Saevak Soee Aakheeai Jo Sir Dhharai Outhaar ||

O Nanak, he alone is called a selfless servant, who cuts off his head, and offers it to the Lord.

ਸਾਰੰਗ ਵਾਰ (ਮਃ ੪) (੨੭) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੬

Raag Sarang Guru Amar Das

ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥੧॥

Sathigur Kaa Bhaanaa Mann Leae Sabadh Rakhai Our Dhhaar ||1||

He accepts the Will of the True Guru, and enshrines the Shabad within his heart. ||1||

ਸਾਰੰਗ ਵਾਰ (ਮਃ ੪) (੨੭) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੬

Raag Sarang Guru Amar Das

ਮਃ ੩ ॥

Ma 3 ||

Third Mehl:

ਸਾਰੰਗ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪੭

ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥

So Jap Thap Saevaa Chaakaree Jo Khasamai Bhaavai ||

That is chanting and meditation, work and selfless service, which is pleasing to our Lord and Master.

ਸਾਰੰਗ ਵਾਰ (ਮਃ ੪) (੨੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੭

Raag Sarang Guru Amar Das

ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥

Aapae Bakhasae Mael Leae Aapath Gavaavai ||

The Lord Himself forgives, and takes away self-conceit, and unites the mortals with Himself.

ਸਾਰੰਗ ਵਾਰ (ਮਃ ੪) (੨੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੭

Raag Sarang Guru Amar Das

ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥

Miliaa Kadhae N Veeshhurrai Jothee Joth Milaavai ||

United with the Lord, the mortal is never separated again; his light merges into the Light.

ਸਾਰੰਗ ਵਾਰ (ਮਃ ੪) (੨੭) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੮

Raag Sarang Guru Amar Das

ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥

Naanak Gur Parasaadhee So Bujhasee Jis Aap Bujhaavai ||2||

O Nanak, by Guru's Grace, the mortal understands, when the Lord allows him to understand. ||2||

ਸਾਰੰਗ ਵਾਰ (ਮਃ ੪) (੨੭) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੮

Raag Sarang Guru Amar Das

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੭

ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥

Sabh Ko Laekhae Vich Hai Manamukh Ahankaaree ||

All are held accountable, even the egotistical self-willed manmukhs.

ਸਾਰੰਗ ਵਾਰ (ਮਃ ੪) (੨੭):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੯

Raag Sarang Guru Amar Das

ਹਰਿ ਨਾਮੁ ਕਦੇ ਨ ਚੇਤਈ ਜਮਕਾਲੁ ਸਿਰਿ ਮਾਰੀ ॥

Har Naam Kadhae N Chaethee Jamakaal Sir Maaree ||

They never even think of the Name of the Lord; the Messenger of Death shall hit them on their heads.

ਸਾਰੰਗ ਵਾਰ (ਮਃ ੪) (੨੭):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੭ ਪੰ. ੧੯

Raag Sarang Guru Amar Das